



Punjab Government Gazette

Published by Authority

No. 33]

CHANDIGARH, FRIDAY, AUGUST 18, 2023 (SRAVANA 27, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 27 ਜੁਲਾਈ, 2022

ਨੰ: ਓਵ/8371.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਮੰਗ ਪੱਤਰ ਮਿਤੀ 17.01.2020 ਵੱਲੋਂ ਪੰਜਾਬ ਮੈਡੀਕਲ ਰਿਪਰਜਨਟੇਟਿਵ ਐਸੋਸੀਏਸ਼ਨ ਰਜਿ: ਵਿਰੁੱਧ 1) ਮੈਸ: ਇਨਟਾਸ ਫਾਰਮਾਸੂਟੀਕਲ ਲਿਮ: ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ. ਹਾਈਵੇ ਠਾਲਤੋਜ਼, ਅਹਿਮਦਾਬਾਦ-380054 ਗੁਜਰਾਤ ਰਾਹੀਂ ਐਮ.ਡੀ.2) ਮੈਸ: ਇਨਟਾਸ ਫਾਰਮਾਸੂਟੀਕਲ ਲਿਮ: ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ. ਹਾਈਵੇ ਠਾਲਤੋਜ਼, ਅਹਿਮਦਾਬਾਦ-380054 ਗੁਜਰਾਤ ਰਾਹੀਂ ਸ਼੍ਰੀ ਸੁਕੰਤ ਠਲਵੇਤ, ਸੀਨੀਅਰ ਜਨਰਲ ਮੈਨੇਜਰ ਐਚ.ਆਰ.ਡੀ (ਫੀਲਡ) 3) ਇਨਟਾਸ ਫਾਰਮਾਸੂਟੀਕਲ ਲਿਮ: ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ. ਹਾਈਵੇ ਠਾਲਤੋਜ਼, ਅਹਿਮਦਾਬਾਦ-380054 ਗੁਜਰਾਤ ਰਾਹੀਂ ਸ਼੍ਰੀ ਮਨਗੋਸ਼ ਗਠੇਜ਼, ਏ.ਜੀ.ਐਮ.ਐਚ.ਆਰ.ਡੀ. ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿੱਚ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ਸੀ.ਏ.14/47 ਐਸ.39, ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

“ਕਿ ਯੂਨੀਅਨ/ਕਿਰਤੀ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਦਰਜ ਮੰਗ ਨੰ: 06 ਅਤੇ ਮੰਗ ਨੰ: 07 ਜਾਇਜ਼ ਹਨ? ਜੇਕਰ ਹਾਂ, ਤਾਂ ਕਿਰਤੀਆਂ ਨੂੰ ਕੀ ਲਾਭ ਮਿਲਣਾ ਚਾਹੀਦਾ ਹੈ?”

ਅਰੁਣ ਸੇਖੜੀ, ਆਈ.ਏ.ਐਸ.

ਕਿਰਤ ਕਮਿਸ਼ਨਰ, ਪੰਜਾਬ।

ਮਿਤੀ 26 ਜੁਲਾਈ, 2022